

The Challenge & the Response

ੴ ਗੁਰ ਪ੍ਰਸਾਦਿ ॥

ਸਲੋਕ ਕਬੀਰ ॥

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

ਖੇਤੁ ਜੁ ਮਾਡਿਓ ਸੂਰਮਾ ਅਬ ਜੂਝਨ ਕੇ ਦਾਉ ॥੧॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

[SGGS: 1105]

Translation

Shalok, Kabir Ji

In the seat of super consciousness has struck the battle-drum

And the arrow has hit the target at heart.

As the warrior takes the field, now is the occasion to wage the righteous battle. (1)

True warrior is one who fights in defence of the humble

Cut limb by limb he flees not the field. (2) (2)

* Translated by G.S. Talib